

ਸਕੂਲ ਟੀਕਾਕਰਨ ਚੈਕਲਿਸਟ

ਉਨਟਾਰੀਓ 'ਚ ਆਪਣੇ ਬੱਚਿਆਂ ਨੂੰ ਸਕੂਲ 'ਚ ਦਾਖਲ ਕਰਵਾਉਣ ਲਈ, ਹੇਠ ਲਿਖੇ ਛੂਤਗ੍ਰਸਤ ਰੋਗਾਂ ਤੋਂ ਬਚਾਅ ਲਈ ਉਨ੍ਹਾਂ ਦਾ ਟੀਕਾਕਰਨ (ਇਮਿਊਨਾਇਜ਼ੇਸ਼ਨ) ਜ਼ਰੂਰੀ ਹੁੰਦਾ ਹੈ:

- ਮੈਨਿੰਗੋਕੋਕਲ ਰੋਗ
- ਪਰਟੁਸਿਸ (ਕਾਲੀ ਖੰਘ)
- ਵੇਰੀਸੇਲਾ (ਛੋਟੀ ਮਾਤਾ) *2010 'ਚ ਜਾਂ ਬਾਅਦ ਵਿੱਚ ਪੈਦਾ ਹੋਏ ਬੱਚਿਆਂ ਲਈ
- ਡਿਫ਼ਥੀਰੀਆ
- ਟੈਟਨਸ
- ਪੋਲੀਓ
- ਖ਼ਸਰਾ
- ਕੰਨਪੇੜੇ
- ਰੁਬੈਲਾ

ਉਨਟਾਰੀਓ 'ਚ ਇਹ
ਵੈਕਸੀਨਾਂ ਬਿਲਕੁਲ ਮੁਫ਼ਤ
ਮਿਲਦੀਆਂ ਹਨ।

ਹੋਰ ਵੈਕਸੀਨਾਂ ਦੀ ਸਿਫ਼ਾਰਸ਼ ਲੈਣ ਲਈ, ਉਨਟਾਰੀਓ ਦੀ ਟੀਕਾਕਰਨ ਅਨੁਸੂਚੀ ontario.ca/vaccines ਉੱਤੇ ਵੇਖੋ।

ਸਾਨ ਸਭਨਾਂ ਨ ਇਕ-ਦਜ ਨ ਸਰਖਿਅਤ ਰਖਣ ਦੀ ਲੜ ਹ।
ਜਦ ਤਸੀਂ ਆਪਣ ਬਚ ਦਾ ਟੀਕਾਕਰਨ ਕਰਵਾਉਦੇ ਹ, ਤਸੀਂ ਉਨਾਂ ਨ ਤ ਉਨਾਂ
ਦ ਆਲ ਦੁਆਲ ਦ ਹਰ ਬਚਿਆ ਨ ਖਤਰਨਾਕ ਬੀਮਾਰੀਆ ਤ ਬਚਾਉਦ ਹ।

ਆਪਣੇ ਬੱਚਿਆਂ ਨੂੰ ਤੰਦਰੁਸਤ ਤੇ ਸਾਡੇ ਸਕੂਲਾਂ ਨੂੰ ਰੰਗ-ਮੁਕਤ ਰੱਖੋ। ਉਨਟਾਰੀਓ ਦੀ ਟੀਕਾਕਰਨ ਅਨੁਸੂਚੀ ਦੀ ਪਾਲਣਾ ਕਰੋ

ਇੱਕ ਮਾਪੇ ਵਜੋਂ, ਆਪਣੇ ਬੱਚਿਆਂ ਨੂੰ ਸੁਰੱਖਿਅਤ ਤੇ ਤੰਦਰੁਸਤ ਰੱਖਣਾ ਤੁਹਾਡੀ ਇੱਕ ਨੰਬਰ ਤਰਜੀਹ ਹੈ। 4 ਤੋਂ 17 ਸਾਲ ਉਮਰ ਦੇ ਸਕੂਲ ਜਾਂਦੇ ਸਾਰੇ ਬੱਚਿਆਂ ਨੂੰ ਉਨਟਾਰੀਓ ਦੇ ਟੀਕਾਕਰਨ ਪ੍ਰੋਗਰਾਮ ਅਨੁਸਾਰ ਟੀਕਾਕਰਨ ਦੀ ਲੋੜ ਹੁੰਦੀ ਹੈ। ਟੀਕਾਕਰਨ ਨਾਲ ਬੱਚੇ ਅਜਿਹੇ ਬਹੁਤ ਸਾਰੇ ਗੰਭੀਰ ਰੋਗਾਂ ਤੋਂ ਸੁਰੱਖਿਅਤ ਰਹਿੰਦੇ ਹਨ, ਜੋ ਸਕੂਲਾਂ ਵਿੱਚ ਆਸਾਨੀ ਨਾਲ ਫੈਲਦੇ ਹਨ।

ਇਮਿਊਨਾਇਜ਼ੇਸ਼ਨ ਆਫ਼ ਸਕੂਲ ਪਿਊਪਿਲਜ਼ ਐਕਟ ਅਧੀਨ, ਬੱਚਿਆਂ ਨੂੰ ਡਿਫ਼ਥੀਰੀਆ, ਟੈਟਨਸ, ਪੋਲੀਓ, ਖ਼ਸਰਾ, ਕੰਨਪੇੜੇ, ਰੁਬੈਲਾ, ਮੈਨਿੰਗੋਕੋਕਲ ਰੋਗ, ਕਾਲੀ ਖੰਘ, ਅਤੇ – ਸਾਲ 2010 'ਚ ਜਾਂ ਬਾਅਦ ਵਿੱਚ ਪੈਦਾ ਹੋਏ ਬੱਚਿਆਂ ਲਈ – ਸਕੂਲ ਜਾਂਦੇ ਬੱਚਿਆਂ ਲਈ ਛੋਟੀ ਮਾਤਾ (ਚਿਕਨ ਪੌਕਸ) ਜਿਹੇ ਰੋਗਾਂ ਤੋਂ ਬਚਾਅ ਲਈ ਟੀਕਾਕਰਨ ਕਰਵਾਏ ਹੋਣ ਦਾ ਸਬੂਤ ਦੇਣਾ ਪੈਂਦਾ ਹੈ। ਜਿਹੜੇ ਬੱਚਿਆਂ ਦਾ ਟੀਕਾਕਰਨ ਪੂਰੀ ਤਰ੍ਹਾਂ ਨਹੀਂ ਹੋਇਆ ਹੁੰਦਾ, ਉਨ੍ਹਾਂ ਨੂੰ ਸਕੂਲ 'ਚ ਦਾਖਲਾ ਨਹੀਂ ਵੀ ਮਿਲ ਸਕਦਾ।

ਤੁਹਾਨੂੰ ਕੀ ਕਰਨ ਦੀ ਲੋੜ ਹੈ

ਆਪਣੇ ਹੈਲਥ ਕੇਅਰ ਪ੍ਰੋਵਾਈਡਰ ਕੋਲ ਜਾਂ ਸਥਾਨਕ ਜਨ-ਸਿਹਤ ਇਕਾਈ 'ਚ ਜਾਓ ਤੇ ਇਹ ਯਕੀਨੀ ਬਣਾਓ ਕਿ ਤੁਹਾਡੇ ਬੱਚੇ ਨੂੰ ਸਕੂਲ ਵਿੱਚ ਦਾਖਲਾ ਲੈਣ ਲਈ ਸਾਰੀਆਂ ਵੈਕਸੀਨਾਂ ਦੀ ਜ਼ਰੂਰਤ ਹੈ। ਜੇ ਤੁਹਾਡੇ ਬੱਚੇ ਨੇ ਪਹਿਲਾਂ ਟੀਕਾਕਰਨ ਅਨੁਸੂਚੀ ਦੀ ਪਾਲਣਾ ਕੀਤੀ ਹੋਈ ਹੈ, ਤਦ ਉਸ ਨੂੰ ਹੋਰ ਵੈਕਸੀਨਾਂ ਦੀ ਜ਼ਰੂਰਤ ਨਹੀਂ ਹੈ।

ਕੀ ਤੁਹਾਨੂੰ ਪਤਾ ਹੈ ਕਿ ਇਹ ਤੁਹਾਡੀ ਜ਼ਿੰਮੇਵਾਰੀ ਹੈ ਕਿ ਆਪਣੇ ਬੱਚੇ ਦੇ ਤਾਜ਼ਾ ਟੀਕਾਕਰਨ ਰਿਕਾਰਡਾਂ ਬਾਰੇ ਆਪਣੀ ਸਥਾਨਕ ਜਨ-ਸਿਹਤ ਇਕਾਈ ਨੂੰ ਦੱਸੋ? ਤੁਹਾਡਾ ਹੈਲਥ ਕੇਅਰ ਪ੍ਰੋਵਾਈਡਰ ਇਹ ਰਿਕਾਰਡ ਤੁਹਾਡੇ ਲਈ ਰਿਪੋਰਟ ਨਹੀਂ ਕਰਦਾ। ਆਪਣੀ ਸਥਾਨਕ ਜਨ-ਸਿਹਤ ਇਕਾਈ ਲੱਭਣ ਲਈ ਜਾਂ ਟੀਕਾਕਰਨ ਬਾਰੇ ਹੋਰ ਜਾਣਕਾਰੀ ਲਈ ontario.ca/vaccines ਉੱਤੇ ਜਾਓ।



ਟੀਕਾਕਰਨ ਸਿੱਖਿਆ

ਉਨ੍ਹਾਂ ਮਾਪਿਆਂ ਨੂੰ ਇੱਕ ਟੀਕਾਕਰਨ ਸਿੱਖਿਆ ਸੈਸ਼ਨ ਮੁਕੰਮਲ ਕਰਨਾ ਹੋਵੇਗਾ ਜੇ ਉਹ ਆਪਣੇ ਬੱਚੇ ਨੂੰ ਗ਼ੈਰ-ਮੈਡੀਕਲ ਕਾਰਨਾਂ ਕਰਕੇ ਲੋੜੀਂਦੇ ਟੀਕਾਕਰਨਾਂ ਤੋਂ ਛੋਟ ਦਿਵਾਉਣੀ ਚਾਹੁੰਦੇ ਹਨ। ਕ੍ਰਿਪਾ ਕਰ ਕੇ ਹੋਰ ਜਾਣਕਾਰੀ ਲਈ ਆਪਣੀ ਸਥਾਨਕ ਜਨ-ਸਿਹਤ ਇਕਾਈ ਨਾਲ ਸੰਪਰਕ ਕਰੋ।

200 ਸਾਲਾਂ ਤੋਂ ਵੈਕਸੀਨਾਂ ਸਮੁੱਚੇ ਵਿਸ਼ਵ ਵਿੱਚ ਜਾਨਾਂ ਬਚਾਉਂਦੀਆਂ ਆ ਰਹੀਆਂ ਹਨ! ਵੈਕਸੀਨਾਂ ਲਓ ਤੇ ਹੇਠ ਲਿਖੇ ਰੋਗਾਂ ਤੋਂ ਆਪਣੇ ਪਰਿਵਾਰ ਨੂੰ ਬਚਾਓ।

ਪਰਟੁਸਿਸ (ਕਾਲੀ ਖੰਘ)

ਕਾਲੀ ਖੰਘ ਛੂਤ ਦਾ ਰੋਗ ਹੈ ਜਿਸ ਦੌਰਾਨ ਬੱਚਿਆਂ, ਗਭਰੂਆਂ ਤੇ ਬਾਲਗਾਂ ਵਿੱਚ ਲੰਮਾ ਸਮਾਂ ਖੰਘ ਲੱਗੀ ਰਹਿੰਦੀ ਹੈ। ਨਵਜਨਮੇ ਬਾਲਾਂ ਲਈ ਕਾਲੀ ਖੰਘ ਗੰਭੀਰ ਹੋ ਸਕਦੀ ਹੈ। ਇਸ ਖੰਘ ਨਾਲ ਬੱਚਿਆਂ ਨੂੰ ਉਲਟੀਆਂ ਆ ਸਕਦੀਆਂ ਹਨ ਜਾਂ ਥੋੜ੍ਹੇ ਸਮੇਂ ਲਈ ਸਾਹ ਰੁਕ ਸਕਦਾ ਹੈ। ਇਸ ਨਾਲ ਗੰਭੀਰ ਗੁੰਝਲਾਂ ਵੀ ਪੈਦਾ ਹੋ ਸਕਦੀਆਂ ਹਨ, ਜਿਵੇਂ ਨਿਮੋਨੀਆ ਤੇ ਦਿਮਾਗ ਦਾ ਨਸ਼ਟ ਹੋਣਾ ਤੇ ਬੱਚਿਆਂ ਵਿੱਚ ਦੌਰੇ ਪੈਣੇ।

ਵੇਰੀਸੇਲਾ (ਛੋਟੀ ਮਾਤਾ)

ਛੋਟੀ ਮਾਤਾ (ਚਿਕਨ ਪੌਕਸ) ਇੱਕ ਛੂਤ ਦਾ ਰੋਗ ਹੈ, ਜਿਸ ਨਾਲ ਥਕਾਵਟ, ਮਾਮੂਲੀ ਸਿਰ-ਦਰਦ, 39° ਸੈਲਸੀਅਸ ਤੱਕ ਬੁਖਾਰ, ਠੰਢ ਲੱਗਣੀ ਤੇ ਪੱਠਿਆਂ ਜਾਂ ਜੋੜਾਂ ਵਿੱਚ ਦਰਦ ਤੇ ਫਿਰ ਇੱਕ ਜਾਂ ਦੋ ਦਿਨਾਂ ਬਾਅਦ ਲਾਲ, ਖੁਜਲੀ ਵਾਲੀ ਨਿੱਕੀਆਂ ਫਿਨਸੀਆਂ ਵਰਗੀ ਛਪਾਕੀ ਨਿੱਕਲਣੀ ਸ਼ੁਰੂ ਹੁੰਦੀ ਹੈ। ਚਿਕਨ ਪੌਕਸ ਦੀਆਂ ਗੁੰਝਲਾਂ ਗੰਭੀਰ ਹੋ ਸਕਦੀਆਂ ਹਨ ਤੇ ਇਸ ਵਿੱਚ ਚਮੜੀ ਦੀਆਂ ਬੈਕਟੀਰੀਆ ਛੂਤਾਂ ਤੇ ਨਿਮੋਨੀਆ ਸ਼ਾਮਲ ਹੋ ਸਕਦੇ ਹਨ।

ਮੈਨਿਗੋਕੋਕਲ ਰੋਗ

ਮੈਨਿਗੋਕੋਕਲ ਛੂਤਾਂ ਨਾਲ ਮੈਨਿਨਜਾਇਟਿਸ ਜਿਹੇ ਗੰਭੀਰ ਰੋਗ ਹੋ ਸਕਦੇ ਹਨ। ਮੈਨਿਨਜਾਇਟਿਸ ਇੱਕ ਬਹੁਤ ਗੰਭੀਰ ਛੂਤ ਹੁੰਦੀ ਹੈ, ਜੋ ਉਨ੍ਹਾਂ ਲੋਕਾਂ ਵਿੱਚ ਹੁੰਦੀ ਹੈ, ਜੋ ਜਾਂ ਤਾਂ ਅਜਿਹੇ ਲੋਕਾਂ ਦੇ ਸੰਪਰਕ ਵਿੱਚ ਆ ਜਾਂਦੇ ਹਨ ਜੋ ਵੇਖਣ ਨੂੰ ਤਾਂ ਤੰਦਰੁਸਤ ਵਿਅਕਤੀ ਜਾਪਦੇ ਹੁੰਦੇ ਹਨ ਪਰ ਅਸਲ ਵਿੱਚ ਉਨ੍ਹਾਂ ਦੇ ਸਰੀਰ ਵਿੱਚ ਇਸ ਰੋਗ ਦੇ ਕੀਟਾਣੂ ਹੁੰਦੇ ਹਨ ਅਤੇ ਜਾਂ ਫਿਰ ਇਸ ਰੋਗ ਤੋਂ ਪੀੜਤ ਕਿਸੇ ਵਿਅਕਤੀ ਦੇ ਸੰਪਰਕ ਵਿੱਚ ਆ ਜਾਂਦੇ ਹਨ। ਮੈਨਿਗੋਕੋਕਲ ਰੋਗ ਨਾਲ ਖੂਨ ਵਿੱਚ ਜ਼ਹਿਰ ਭਰ ਸਕਦਾ ਹੈ ਤੇ ਦਿਮਾਗ ਤੇ ਰੀੜ੍ਹ ਦੀ ਹੱਡੀ ਵਿੱਚ ਛੂਤਾਂ ਲੱਗ ਸਕਦੀਆਂ ਹਨ।

ਟੈਟਨਸ

ਟੈਟਨਸ ਜਾਂ ਲੋਕਜਾਅ ਇੱਕ ਗੰਭੀਰ ਰੋਗ ਹੈ ਜੋ ਟੈਟਨਸ ਦੇ ਕੀਟਾਣੂਆਂ ਦੇ ਨਾਲ ਗੰਦਗੀ ਚਮੜੀ ਉੱਤੇ ਹੋਏ ਜ਼ਖਮ ਰਾਹੀਂ ਸਰੀਰ ਅੰਦਰ ਚਲੀ ਜਾਂਦੀ ਹੈ। ਇਸ ਨਾਲ ਪੱਠਿਆਂ 'ਚ ਕੜਵੱਲ ਪੈ ਸਕਦੇ ਹਨ ਤੇ ਖਤਰਨਾਕ ਏਠਨ ਪੈ ਸਕਦੇ ਹਨ।

ਡਿਫਥੀਰੀਆ

ਇਹ ਨੱਕ, ਗਲੇ ਤੇ ਚਮੜੀ ਦਾ ਗੰਭੀਰ ਰੋਗ ਹੈ। ਇਸ ਨਾਲ ਗਲੇ ਵਿੱਚ ਦਰਦ, ਬੁਖਾਰ ਹੋ ਜਾਂਦਾ ਹੈ ਤੇ ਠੰਢ ਲੱਗਦੀ ਹੈ। ਡਿਫਥੀਰੀਆ ਕਾਰਨ ਸਾਹ ਲੈਣ ਦੀਆਂ ਸਮੱਸਿਆਵਾਂ, ਦਿਲ ਦਾ ਫ਼ੇਲ੍ਹ ਹੋਣਾ ਤੇ ਨਸਾਂ ਦਾ ਨੁਕਸਾਨ ਹੋਣ ਜਿਹੀਆਂ ਗੁੰਝਲਾਂ ਪੈਦਾ ਹੋ ਸਕਦੀਆਂ ਹਨ।

ਪੋਲੀਓ

ਪੋਲੀਓ ਇੱਕ ਗੰਭੀਰ ਰੋਗ ਹੈ ਜੋ ਲੋਕਾਂ ਨੂੰ ਪੋਲੀਓ ਵਾਇਰਸ-ਸ਼ੁਕਤ ਪੀਣ ਵਾਲੇ ਪਾਣੀ ਜਾਂ ਭੋਜਨ ਰਾਹੀਂ ਲੱਗ ਸਕਦਾ ਹੈ। ਇਹ ਵੀ ਇੱਕ ਤੋਂ ਦੂਜੇ ਵਿਅਕਤੀ ਤੱਕ ਫੈਲ ਸਕਦਾ ਹੈ। ਪੋਲੀਓ ਨਾਲ ਨਸਾਂ ਨਸ਼ਟ ਹੋ ਸਕਦੀਆਂ ਹਨ, ਕਿਸੇ ਨੂੰ ਜੀਵਨ ਭਰ ਲਈ ਅਧਰੰਗ ਹੋ ਸਕਦਾ ਹੈ ਤੇ ਮੌਤ ਤੱਕ ਵੀ ਹੋ ਸਕਦੀ ਹੈ।

ਕੰਨਪੇੜੇ

ਕੰਨਪੇੜੇ ਵਾਇਰਸ ਕਾਰਨ ਹੋਣ ਵਾਲਾ ਛੂਤ ਦਾ ਰੋਗ ਹੈ ਤੇ ਇਸ ਵਿੱਚ ਬੁਖਾਰ, ਸਿਰ-ਦਰਦ ਤੇ ਗੱਲਾਂ, ਜਬਾੜੇ ਤੇ ਗਰਦਨ ਉੱਤੇ ਸੋਜਿਸ਼ ਆ ਸਕਦੀ ਹੈ। ਇਸ ਨਾਲ ਸੁਣਨ-ਸ਼ਕਤੀ ਦਾ ਨਾਸ਼ ਤੇ ਦਿਮਾਗ ਦੀ ਸੋਜਿਸ਼ ਜਿਹੀਆਂ ਗੁੰਝਲਾਂ ਪੈਦਾ ਹੋ ਸਕਦੀਆਂ ਹਨ।

ਖ਼ਸਰਾ

ਖ਼ਸਰਾ ਬਹੁਤ ਜ਼ਿਆਦਾ ਵਾਇਰਲ ਛੂਤ ਵਾਲਾ ਰੋਗ ਹੈ। ਇਸ ਵਿੱਚ ਤੇਜ਼ ਬੁਖਾਰ, ਖੰਘ, ਛਪਾਕੀ, ਨੱਕ ਵਗਣਾ ਤੇ ਅੱਖਾਂ ਲਾਲ ਹੋ ਸਕਦੀਆਂ ਹਨ। ਖ਼ਸਰੇ ਕਾਰਨ ਕੰਨ ਦੀਆਂ ਛੂਤਾਂ ਤੇ ਨਿਮੋਨੀਆ ਜਿਹੀਆਂ ਗੁੰਝਲਾਂ ਪੈਦਾ ਹੋ ਸਕਦੀਆਂ ਹਨ।

ਰੁਬੈਲਾ

ਰੁਬੈਲਾ ਵਾਇਰਸ ਨਾਲ ਹੋਣ ਵਾਲਾ ਛੂਤ ਦਾ ਇੱਕ ਰੋਗ ਹੈ। ਰੁਬੈਲਾ ਰਾਹੀਂ ਬੁਖਾਰ, ਛਪਾਕੀ, ਸਿਰ-ਦਰਦ, ਹਲਕਾ ਨੱਕ ਵਗਣਾ ਤੇ ਅੱਖਾਂ ਲਾਲ ਹੋਣਾ (ਕੰਜਕਟੀਵਾਈਟਿਸ) ਹੋ ਸਕਦੇ ਹਨ। ਇਸ ਨਾਲ ਗਰਭਵਤੀ ਔਰਤਾਂ ਤੇ ਉਨ੍ਹਾਂ ਦੇ ਬੱਚਿਆਂ ਵਿੱਚ ਗੰਭੀਰ ਗੁੰਝਲਾਂ ਪੈਦਾ ਹੋ ਸਕਦੀਆਂ ਹਨ ਅਤੇ ਬਾਲਗਾਂ ਵਿੱਚ ਗਠੀਆਂ ਰੋਗ ਹੋ ਸਕਦਾ ਹੈ।

ਮਹੱਤਵਪੂਰਨ ਨੋਟ:

ਜਿਹੜੇ ਵਿਦਿਆਰਥੀਆਂ ਦੇ ਟੀਕਾਕਰਨ ਰਿਕਾਰਡ ਦੀ ਫ਼ਾਈਲ ਉਨ੍ਹਾਂ ਦੀ ਸਥਾਨਕ ਜਨ-ਸਿਹਤ ਇਕਾਈ ਉੱਤੇ ਆਪ-ਟੂ-ਡੇਟ ਨਹੀਂ ਹਨ, ਉਨ੍ਹਾਂ ਨੂੰ ਸਕੂਲ ਤੋਂ ਉਦੋਂ ਤੱਕ ਮੁਅੱਤਲ ਕੀਤਾ ਜਾ ਸਕਦਾ ਹੈ, ਜਦੋਂ ਤੱਕ ਕਿ ਇਹ ਰਿਕਾਰਡ ਮੁਹੱਈਆ ਨਾ ਹੋਣ।

ਆਪਣੇ ਬਚ ਦ ਟੀਕਾਕਰਨ ਰਿਕਾਰਡਾਂ ਦੀ ਰਿਪੋਰਟ ਲਈ ਆਪਣੀ ਸਥਾਨਕ ਜਨ-ਸਿਹਤ ਇਕਾਈ ਨਾਲ ਸਪਰਕ ਕਰ।

ਜੇ ਤੁਹਾਡੇ ਬੱਚੇ ਨੂੰ ਟੀਕਾਕਰਨ ਤੋਂ ਛੋਟ ਦੀ ਜ਼ਰੂਰਤ ਹੈ, ਤਾਂ ਕ੍ਰਿਪਾ ਕਰਕੇ ਆਪਣੀ ਸਥਾਨਕ ਜਨ-ਸਿਹਤ ਇਕਾਈ ਨਾਲ ਗੱਲ ਕਰੋ। ਨੋਟ ਕਰੋ ਕਿ ਜਿਹੜੇ ਬੱਚਿਆਂ ਨੂੰ ਟੀਕਾਕਰਨ ਤੋਂ ਛੋਟ ਮਿਲਦੀ ਹੈ, ਉਨ੍ਹਾਂ ਨੂੰ ਲਗਾਤਾਰ ਖ਼ਤਰਾ ਬਣਿਆ ਰਹਿੰਦਾ ਹੈ ਤੇ ਉਨ੍ਹਾਂ ਨੂੰ ਕਦੇ ਰੋਗ ਫੈਲਣ ਦੌਰਾਨ ਸਕੂਲ ਤੋਂ ਹਟਾਇਆ ਜਾ ਸਕਦਾ ਹੈ।